

raajaasaram miṭ nahee jaanee ṭayree.

ਸੰਗ ਕਬੀਰ ਜੀ ਲਾ] (1252-3)	saarang kabeer jee-o.	Saarang Kabeer Jee:
ਰਾਜ ਸੰਗਿਮਿਕ ਨਹੀ ਜੀ ਵਨੀ ਚਰੀ]	raajaasaram miṭ nahee jaanee ṭayree.	I do not know the limits of Your Royal Ashram.
ਚਰਿਤ ਸੰਗਿਮਿਕ ਨਹੀ ਚਰੀ] 1] ਰਹਾਉ]	ṭayray santan kee ha-o chayree. 1 rahaa-o.	I am the humble slave of Your Saints. 1 Pause
ਹਸ ਚੀ ਵੀ ਸੁ ਰਾਠੀ ਅਵੀ ਰਾਠੀ ਵੀ ਸੁ ਹਸੀ]	hasto jaa-ay so rovaṭ aavai rovaṭ jaa-ay so hasai.	The one who goes laughing returns crying, and the one who goes crying returns laughing.
ਬਸ ਚੀ ਹੀ ਸੁ ਅੰਗੁ ਰਾਠੀ ਰੁ ਹੀ ਸੁ ਬਸੀ] 1]	basto ho-ay ho-ay so ootar ootar ho-ay so basai. 1	What is inhabited becomes deserted, and what is deserted becomes inhabited. 1
ਜੀ ਚੀ ਠੀ ਕੀ ਠੀ ਚੀ ਕੀ ਅੰਗੁ ਕੀ ਚੀ ਮੰਗੁ ਕੀ ਵੀ]	jal ṭay thal kar thal ṭay koo-aa koop ṭay mayr karaavai.	The water turns into a desert, the desert turns into a well, and the well turns into a mountain.
ਠੀ ਚੀ ਅੰਗੁ ਚੀ ਠੀ ਚੀ ਅੰਗੁ ਚੀ ਠੀ ਚੀ ਠੀ ਚੀ] 2]	Dhartee ṭay aakaas chadhavai chadhay akaas giraavai. 2	From the earth, the mortal is exalted to the Akaashic ethers; and from the ethers on high, he is thrown down again. 2
ਬੰਗੁ ਚੀ ਚੀ ਠੀ ਠੀ ਠੀ ਠੀ ਠੀ ਠੀ ਠੀ]	bhaykhaaree ṭay raaj karaavai raajaa ṭay bhaykhaaree.	The beggar is transformed into a king, and the king into a beggar.
ਕੀ ਮੰਗੁ ਚੀ ਠੀ ਠੀ ਠੀ ਠੀ ਠੀ ਠੀ ਠੀ ਠੀ] 3]	khal moorakh ṭay pandit karibo pandit ṭay mugDhaaree. 3	The idiotic fool is transformed into a Pandit, a religious scholar, and the Pandit into a fool. 3
ਨੰਗੁ ਚੀ ਠੀ ਠੀ ਠੀ ਠੀ ਠੀ ਠੀ ਠੀ ਠੀ]	naaree ṭay jo purakh karaavai purkhan ṭay jo naaree.	The woman is transformed into a man, and the men into women.
ਕਹੁ ਕਬੀਰ ਸੁ ਠੀ ਠੀ ਠੀ ਠੀ ਠੀ ਠੀ ਠੀ ਠੀ] 4] 2]	kaho kabeer saaDhoo ko pareetam tis moorat balihaaree. 4 2	Says Kabeer, God is the Beloved of the Holy Saints. I am a sacrifice to His image. 4 2